

ਦੂਹਰੇ ਕ੍ਰੈਡਿਟ ਪ੍ਰੋਗਰਾਮ

ਓਨਟਾਰੀਓ ਦੇ ਸੈਕੰਡਰੀ ਸਕੂਲ, ਸਟੂਡੈਂਟ ਸਕੈਸ ਕੋਲਿਜ਼ ਰਾਹੀਂ, ਵਿਦਿਆਰਥੀਆਂ ਦੀਆਂ ਵਿਅਕਤੀਗਤ ਸਿੱਖਣ ਸ਼ੈਲੀਆਂ ਅਤੇ ਦਿਲਚਸਪੀਆਂ ਨੂੰ ਪੂਰਾ ਕਰਨ ਵਿੱਚ ਮਦਦ ਲਈ ਪਸਾਰ ਵਾਲੇ ਪ੍ਰੋਗਰਾਮਾਂ ਦੀ ਪੇਸ਼ਕਸ਼ ਕਰ ਰਹੇ ਹਨ। ਇਹਨਾਂ ਪ੍ਰੋਗਰਾਮਾਂ ਨਾਲ ਵਿਦਿਆਰਥੀ, ਸਿੱਖਣ ਦੇ ਵੱਖ-ਵੱਖ ਤਰ੍ਹਾਂ ਦੇ ਨਵੇਂ ਅਤੇ ਵੱਧ ਵਿਕਲਪਾਂ ਰਾਹੀਂ ਹਾਈ ਸਕੂਲ ਦੇ ਆਪਣੇ ਅਨੁਭਵ ਨੂੰ ਅਨੁਕੂਲ ਬਣਾਉਂਦੇ ਹਨ। ਇਹਨਾਂ ਵਿਕਲਪਾਂ ਵਿੱਚ ਦੂਹਰੇ ਕ੍ਰੈਡਿਟ, ਸਪੈਸ਼ਲਿਸਟ ਹਾਈ ਸਕਿਲਸ ਅਤੇ ਸਹਿਕਾਰੀ ਸਿੱਖਿਆ ਸ਼ਾਮਿਲ ਹਨ।

ਇਹ ਪ੍ਰੋਗਰਾਮ, ਸਾਰੇ ਵਿਦਿਆਰਥੀਆਂ ਨੂੰ, ਸਿੱਖਣ ਵੱਲ ਲਾ ਕੇ ਅਤੇ ਗੈਜ਼ਟੇਸ਼ਨ ਅਤੇ ਇਸਤੋਂ ਅੱਗੇ ਦੀ ਪੜ੍ਹਾਈ ਲਈ ਉਹਨਾਂ ਨੂੰ ਬਿਹਤਰ ਤਰੀਕੇ ਨਾਲ ਤਿਆਰ ਕਰਕੇ, ਉਹਨਾਂ ਦੀਆਂ ਲੋੜਾਂ, ਦਿਲਚਸਪੀਆਂ ਅਤੇ ਮਜ਼ਬੂਤੀਆਂ ਨੂੰ ਪੂਰਾ ਕਰਨ ਵਿੱਚ ਮਦਦ ਕਰਦੇ ਹਨ।

ਦੂਹਰੇ ਕ੍ਰੈਡਿਟ ਪ੍ਰੋਗਰਾਮ ਕੀ ਹਨ?

- ਦੂਹਰੇ ਕ੍ਰੈਡਿਟ ਪ੍ਰੋਗਰਾਮ, ਵਿਭਾਗ ਵੱਲੋਂ ਇਕ ਮੰਜੂਰਸ਼ੁਦਾ ਪ੍ਰੋਗਰਾਮ ਹੈ, ਜਿਸ ਹੇਠ ਵਿਦਿਆਰਥੀ, ਜੋ ਅਜੇ ਵੀ ਸੈਕੰਡਰੀ ਸਕੂਲ ਵਿੱਚ ਹਨ, ਕਾਲਜ ਜਾਂ ਅਪ੍ਰੈਂਟਿਸਸ਼ਿਪ ਕੋਰਸ ਲੈਣ ਦੀ ਕਰ ਸਕਦੇ ਹਨ, ਜੋ ਓਨਟਾਰੀਓ ਸੈਕੰਡਰੀ ਸਕੂਲ ਡਿਪਲੋਮਾ ਅਤੇ ਸੈਕੰਡਰੀ ਤੋਂ ਬਾਅਦ ਦਾ ਸਰਟੀਫਿਕੇਟ, ਡਿਪਲੋਮਾ, ਡਿਗਰੀ ਜਾਂ ਅਪ੍ਰੈਂਟਿਸਸ਼ਿਪ ਦਾ ਸਰਟੀਫਿਕੇਟ ਦੇਹਾਂ ਲਈ ਕੰਮ ਆਉਂਦਾ ਹੈ।
 - ਵਿਦਿਆਰਥੀ, ਓਨਟਾਰੀਓ ਵਿੱਚਲੇ ਸਰਕਾਰੀ ਰਕਮਾਂ ਨਾਲ ਚੱਲਣ ਵਾਲੇ ਕਾਲਜਾਂ, ਜੋ ਕਿ ਵਿਭਾਗ ਵੱਲੋਂ ਪ੍ਰਵਾਣਿਤ ਦੂਹਰੇ ਕ੍ਰੈਡਿਟ ਪ੍ਰੋਗਰਾਮ ਵਿੱਚ ਹਿੱਸਾ ਲੈ ਰਹੇ ਹਨ, ਵੱਲੋਂ ਕਰਾਏ ਜਾਂਦੇ ਸਮੁੱਚੇ ਜਾਂ ਅੰਸ਼ਕ ਕੋਰਸਾਂ ਰਾਹੀਂ ਆਪਣੇ ਸੈਕੰਡਰੀ ਸਕੂਲ ਡਿਪਲੋਮੇ ਲਈ ਕ੍ਰੈਡਿਟਸ ਹਾਸਲ ਕਰ ਸਕਦੇ ਹਨ। ਵਿਦਿਆਰਥੀ, ਕਾਲਜ ਵੱਲੋਂ ਕਰਾਏ ਜਾਂਦੇ ਕੋਰਸਾਂ ਰਾਹੀਂ ਚਾਰ ਤਕ ਵਿਕਲਪੀ ਕ੍ਰੈਡਿਟ ਹਾਸਲ ਕਰ ਸਕਦੇ ਹਨ।
- ਉਹਨਾਂ ਸੈਕੰਡਰੀ ਕ੍ਰੈਡਿਟਾਂ ਦੀ ਗਿਣਤੀ ਜਾਂ ਕਿਸਮ ਦੀ ਕੋਈ ਸੀਮਾ ਨਹੀਂ ਹੈ, ਜਿਹਨਾਂ ਨੂੰ ਟੀਮ ਵਲੋਂ ਪੜ੍ਹਾਏ ਜਾਂਦੇ ਕੋਰਸਾਂ ਰਾਹੀਂ ਹਾਸਲ ਕੀਤਾ ਜਾ ਸਕਦਾ ਹੈ। ਇਹ ਕੋਰਸ ਕਾਲਜ ਦੇ ਇੰਸਟ੍ਰਕਟਰਾਂ ਅਤੇ ਸੈਕੰਡਰੀ ਸਕੂਲ ਦੇ ਅਧਿਆਪਕਾਂ ਵੱਲੋਂ ਸਾਂਝੇ ਤੌਰ ਤੇ ਕਰਾਏ ਜਾਂਦੇ ਹਨ, ਜਿਹਨਾਂ ਵਿੱਚ ਵਿਦਿਆਰਥੀ, ਇਕੋ ਸਮੇਂ ਓਨਟਾਰੀਓ ਸੈਕੰਡਰੀ ਸਕੂਲ ਦੇ ਪਾਠਕ੍ਰਮ ਅਤੇ ਕਾਲਜ ਦੇ ਪਾਠਕ੍ਰਮ ਵਰਗੇ ਜਾਂ ਉਸ ਨਾਲ ਮੇਲ ਖਾਂਦੇ ਪਾਠਕ੍ਰਮ ਤੇ ਕੰਮ ਕਰ ਸਕਦਾ ਹੈ।

ਦੂਹਰੇ ਕ੍ਰੈਡਿਟ ਪ੍ਰੋਗਰਾਮਾਂ ਦਾ ਵਿਦਿਆਰਥੀਆਂ ਨੂੰ ਕਿਵੇਂ ਲਾਭ ਹੁੰਦਾ ਹੈ?

ਦੂਹਰੇ ਕ੍ਰੈਡਿਟ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਨਾਲ ਵਿਦਿਆਰਥੀਆਂ ਨੂੰ ਮਦਦ ਮਿਲਦੀ ਹੈ:

- ਆਪਣਾ ਓਨਟਾਰੀਓ ਸੈਕੰਡਰੀ ਸਕੂਲ ਦਾ ਪਾਠਕ੍ਰਮ ਮੁਕੰਮਲ ਕਰਨ ਵਿੱਚ
- ਕਾਮਯਾਬੀ ਨਾਲ ਕਾਲਜ ਜਾਣ ਜਾਂ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਕਰਨ ਵਿੱਚ

- ਉਹਨਾਂ ਲਈ ਉਪਲਬਧ, ਵੱਖ ਵੱਖ ਕਾਲਜ ਅਤੇ ਅਪ੍ਰੈਂਟਿਸਸ਼ਿਪ ਤਰੀਕਿਆਂ ਬਾਰੇ ਉਹਨਾਂ ਦੀ ਜਾਗਰੂਕਤਾ ਵਧਾਉਣ ਵਿੱਚ
- ਸਿੱਖਿਆ ਅਤੇ ਕੈਰੀਅਰ ਦੀ ਯੋਜਨਾਬੰਦੀ ਸਬੰਧੀ ਫੈਸਲਿਆਂ ਵਿੱਚ ਵੱਡੀ ਜਾਣਕਾਰੀ ਪ੍ਰਾਪਤ ਕਰਨ ਵਿੱਚ।

ਦੂਹਰੇ ਕ੍ਰੈਡਿਟ ਪ੍ਰੋਗਰਾਮਾਂ ਲਈ, ਕਿਹਨਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ?

- ਸਕੂਲ ਵਿੱਚ ਬੋਰਡ ਜਾਂ ਵਿਦਿਆਰਥੀ ਦੀ ਕਾਮਯਾਬੀ ਬਾਰੇ ਟੀਮ, ਕੇਸ-ਦਰ-ਕੇਸ ਦੇ ਅਧਾਰ ਤੇ ਫੈਸਲਾ ਕਰਦੀ ਹੈ ਕਿ ਕਿਹੜੇ ਵਿਦਿਆਰਥੀਆਂ ਨੂੰ, ਵਿਭਾਗ ਵੱਲੋਂ ਪ੍ਰਵਾਣਿਤ ਦੂਹਰੇ ਕ੍ਰੈਡਿਟ ਪ੍ਰੋਗਰਾਮ ਵਿੱਚ ਦਾਖਲਾ ਦਿੱਤਾ ਜਾਏਗਾ।
- ਮੁੱਖ ਧਿਆਨ ਉਹਨਾਂ ਵਿਦਿਆਰਥੀਆਂ ਤੇ ਹੁੰਦਾ ਹੈ, ਜਿਹਨਾਂ ਵਿੱਚ ਕਾਮਯਾਬ ਹੋਣ ਦੀ ਸੰਭਾਵਨਾ ਹੁੰਦੀ ਹੈ, ਪਰ ਹਾਈ ਸਕੂਲ ਤੋਂ ਗੈਜ਼ਟੇਟ ਨਾ ਹੋਣ ਦਾ ਖਤਰਾ ਹੁੰਦਾ ਹੈ ਅਤੇ ਜਿਹੜੇ ਵਿਦਿਆਰਥੀ, ਗੈਜ਼ਟੇਟ ਹੋਣ ਤੋਂ ਪਹਿਲਾਂ ਹਾਈ ਸਕੂਲ ਛੱਡ ਗਏ ਸਨ ਅਤੇ ਹੁਣ ਸਕੂਲ ਵਿੱਚ ਵਾਪਸ ਆ ਰਹੇ ਹਨ।
- ਹਾਈ ਸਕਿਲਜ਼ ਮੇਜਰ (SHSM) ਪ੍ਰੋਗਰਾਮਾਂ ਵਿੱਚਲੇ ਵਿਦਿਆਰਥੀ ਅਤੇ ਓਨਟਾਰੀਓ ਯੂਥ ਅਪ੍ਰੈਂਟਿਸਸ਼ਿਪ ਪ੍ਰੋਗਰਾਮ (OYAP) ਵਿੱਚਲੇ ਵਿਦਿਆਰਥੀ ਵੀ ਦੂਹਰੇ ਕ੍ਰੈਡਿਟ ਪ੍ਰੋਗਰਾਮਾਂ ਵਿੱਚ ਹਿੱਸਾ ਲੈਣ ਦੇ ਯੋਗ ਹਨ।

ਕਾਊਲਿਜ਼ ਵੱਲੋਂ ਕਰਾਏ ਜਾਂਦੇ ਦੂਹਰੇ ਕ੍ਰੈਡਿਟ ਕੋਰਸ ਕਰ ਰਹੇ ਵਿਦਿਆਰਥੀਆਂ ਦੀ ਸਹਾਇਤਾ ਅਤੇ ਨਿਗਰਾਨੀ ਕੌਣ ਕਰਦਾ ਹੈ?

- ਕਾਊਲਿਜ਼ ਦੇ ਇੰਸਟ੍ਰਕਟਰ ਵੱਲੋਂ ਦਿੱਤੀ ਜਾਂਦੀ ਹਿਦਾਇਤ ਅਤੇ ਨਿਗਰਾਨੀ ਤੋਂ ਅਲਾਵਾ, ਸੈਕੰਡਰੀ ਸਕੂਲ ਦੂਹਰੇ ਕ੍ਰੈਡਿਟ ਦੇ ਅਧਿਆਪਕ ਦੂਹਰੇ ਕ੍ਰੈਡਿਟ ਕੋਰਸ ਕਰ ਰਹੇ ਵਿਦਿਆਰਥੀਆਂ ਨੂੰ ਲੋੜੀਂਦੀ ਸਹਾਇਤਾ ਅਤੇ ਨਿਗਰਾਨੀ ਉਪਲਬਧ ਕਰਦੇ ਹਨ।
- ਵਿਦਿਆਰਥੀਆਂ ਕੋਲ ਵੱਖ-ਵੱਖ ਕਾਊਲਿਜ਼ਾਂ ਦੀ ਸਹਾਇਤਾ ਅਤੇ ਸੇਵਾਵਾਂ ਤੱਕ ਵੀ ਪਹੁੰਚ ਹੁੰਦੀ ਹੈ।

ਦੂਹਰੇ ਕ੍ਰੈਡਿਟ ਕੋਰਸਾਂ ਅਤੇ ਪ੍ਰੋਗਰਾਮਾਂ ਤੋਂ ਵਿਦਿਆਰਥੀ ਦੇ ਨਤੀਜਿਆਂ ਨੂੰ ਕਿਵੇਂ ਰਿਕਾਰਡ ਕੀਤਾ ਜਾਂਦਾ ਹੈ?

- **ਕਾਊਲਿਜ਼ ਵੱਲੋਂ ਕਰਾਏ ਜਾਂਦੇ ਕੋਰਸ ਨੂੰ ਕਾਮਯਾਬੀ ਨਾਲ ਮੁਕੰਮਲ ਕਰਨਾ***: ਸੈਕੰਡਰੀ ਸਕੂਲ ਦਾ ਪ੍ਰਿੰਸੀਪਲ, ਸਿਖਿਆ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਅਨੁਸਾਰ, ਵਿਦਿਆਰਥੀ ਦੀ ਓਨਟਾਰੀਓ ਵਿਦਿਆਰਥੀ ਟ੍ਰਾਂਸਕ੍ਰਿਪਟ (OST) ਤੇ ਢੁਕਵੀਂ ਕ੍ਰੈਡਿਟ ਵੈਲਿਊ ਰਿਕਾਰਡ ਕਰਦਾ ਹੈ। ਕਾਊਲਿਜ਼, ਵਿਦਿਆਰਥੀ ਦੀ ਕਾਊਲਿਜ਼ ਟ੍ਰਾਂਸਕ੍ਰਿਪਟ ਤੇ, ਢੁਕਵੀਂ ਕਾਊਲਿਜ਼ ਕ੍ਰੈਡਿਟ ਵੈਲਿਊ ਰਿਕਾਰਡ ਕਰਦਾ ਹੈ।
- **ਕਾਊਲਿਜ਼ ਵੱਲੋਂ ਕਰਾਏ ਜਾਂਦੇ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਨੂੰ ਕਾਮਯਾਬੀ ਨਾਲ ਮੁਕੰਮਲ ਕਰਨਾ***: ਸੈਕੰਡਰੀ ਸਕੂਲ ਦਾ ਪ੍ਰਿੰਸੀਪਲ, ਸਿਖਿਆ ਵਿਭਾਗ ਵੱਲੋਂ ਨਿਰਧਾਰਤ ਕੀਤੇ ਗਏ ਅਨੁਸਾਰ, ਵਿਦਿਆਰਥੀ ਦੀ OST ਤੇ ਢੁਕਵੀਂ ਕ੍ਰੈਡਿਟ ਵੈਲਿਊ ਰਿਕਾਰਡ ਕਰਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ, ਜੇ ਵਿਦਿਆਰਥੀ, ਇਕ ਰਜਿਸਟਰਡ ਅਪ੍ਰੈਂਟਿਸ ਹੈ, ਤਾਂ ਸਿਖਲਾਈ ਬਾਰੇ ਵਿਭਾਗ, ਕਾਊਲਿਜ਼ ਅਤੇ ਯੂਨੀਵਰਸਿਟੀਆਂ ਵੀ, ਸਕੂਲ ਵਿੱਚ ਪੜ੍ਹਾਈ ਦੌਰਾਨ ਸਿਖਲਾਈ ਦੇ ਲੇਵਲ 1 ਅਪ੍ਰੈਂਟਿਸਸ਼ਿਪ ਨੂੰ ਪੂਰਾ ਕੀਤੇ ਜਾਣ ਦਾ ਰਿਕਾਰਡ ਰਖਦਾ ਹੈ।
- **ਟੀਮ ਵੱਲੋਂ ਪੜ੍ਹਾਏ ਜਾਂਦੇ ਕੋਰਸ ਨੂੰ ਕਾਮਯਾਬੀ ਨਾਲ ਮੁਕੰਮਲ ਕਰਨਾ***: ਓਨਟਾਰੀਓ ਪਾਠਕ੍ਰਮ ਤੋਂ ਉਮੀਦਾਂ ਦੀ ਪ੍ਰਾਪਤੀ ਨੂੰ OST ਤੇ ਰਿਕਾਰਡ ਕੀਤਾ ਜਾਂਦਾ ਹੈ, ਅਤੇ ਕਾਊਲਿਜ਼ ਕੋਰਸ ਦੀਆਂ ਪ੍ਰਾਪਤੀਆਂ ਨੂੰ, ਵਿਦਿਆਰਥੀ ਦੇ ਕਾਊਲਿਜ਼ ਦੇ ਰਿਕਾਰਡ ਵਿੱਚ ਦਰਜ ਕੀਤਾ ਜਾਂਦਾ ਹੈ।

* ਕਾਮਯਾਬੀ ਨਾਲ ਮੁਕੰਮਲ ਕਰਨ ਨੂੰ, ਕਾਊਲਿਜ਼ ਦੇ ਮਿਆਰਾਂ ਅਨੁਸਾਰ ਪਰਿਭਾਸ਼ਿਤ ਕੀਤਾ ਗਿਆ ਹੈ।

ਦੂਹਰੇ ਕ੍ਰੈਡਿਟ ਪ੍ਰੋਗਰਾਮ ਕਿਥੇ ਕਰਵਾਏ ਜਾ ਰਹੇ ਹਨ?

ਸਾਰੇ ਦੇ ਸਾਰੇ ਸੱਤਰ ਸਕੂਲਾਂ ਦੇ ਬੋਰਡ, ਜਿਹਨਾਂ ਦੇ ਸੈਕੰਡਰੀ ਸਕੂਲ ਹਨ ਅਤੇ ਓਨਟਾਰੀਓ ਦੇ ਅਪਲਾਈਡ ਆਰਟਸ ਅਤੇ ਤਕਨਾਲੋਜੀ ਦੇ ਸਾਰੇ ਕਾਊਲਿਜ਼, ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੂੰ ਦੂਹਰੇ ਕ੍ਰੈਡਿਟ ਹਾਸਲ ਕਰਨ ਦੇ ਮੌਕੇ ਉਪਲਬਧ ਕਰਾਉਣ ਵਿੱਚ ਸ਼ਾਮਿਲ ਹਨ।

ਮੈਨੂੰ ਹੋਰ ਜਾਣਕਾਰੀ ਕਿੱਥੋਂ ਮਿਲ ਸਕਦੀ ਹੈ?

ਸਥਾਨਕ ਦੂਹਰੇ ਕ੍ਰੈਡਿਟ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਲਈ, ਆਪਣੇ ਸਕੂਲ ਦੇ ਪ੍ਰਿੰਸੀਪਲ ਜਾਂ ਆਪਣੇ ਸਕੂਲ ਬੋਰਡ ਦੇ ਸਟੂਡੈਂਟ ਸਕਸੈਸ ਲੀਡਰ ਨਾਲ ਸੰਪਰਕ ਕਰੋ ਜਾਂ www.ontario.ca/studentssuccess/ ਤੇ ਜਾਓ।